

 Print Page

Sri Guru Granth Sahib

Displaying 808 of

ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥

Jai Jai Kaar Jagathr Mehi Lochahi Sabh Jeeaa ||

Triumphant cheers greet me all across the world, and all beings yearn for me.

ਬਿਲਾਵਲੁ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧

Raag Bilaaval Guru Arjan Dev

ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥

Suprasann Bheae Sathigur Prabhoo Kashh Bighan N Thheea ||1||

The True Guru and God are totally pleased with me; no obstacle blocks my way. ||1||

ਬਿਲਾਵਲੁ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧

Raag Bilaaval Guru Arjan Dev

ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥

Jaa Kaa Ang Dhaeiaal Prabh Thaa Kae Sabh Dhaas ||

One who has the Merciful Lord God on his side - everyone becomes his slave.

ਬਿਲਾਵਲੁ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧

Raag Bilaaval Guru Arjan Dev

ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥

Sadhaa Sadhaa Vaddiaaeaa Naanak Gur Paas ||2||12||30||

Forever and ever, O Nanak, glorious greatness rests with the Guru. ||2||12||30||

ਬਿਲਾਵਲੁ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੨

Raag Bilaaval Guru Arjan Dev

ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ

Raag Bilaaval Mehalaa 5 Ghar 5 Choupadhae

Raag Bilaaval, Fifth Mehl, Fifth House, Chau-Padas:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮

ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥

Mrith Manddal Jag Saajiaa Jio Baaloo Ghar Baar ||

This perishable realm and world has been made like a house of sand.

ਬਿਲਾਵਲੁ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੪

Raag Bilaaval Guru Arjan Dev

ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥

Binasath Baar N Laagee Jio Kaagadh Boondhaar ||1||

In no time at all, it is destroyed, like the paper drenched with water. ||1||

ਬਿਲਾਵਲੁ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੪

Raag Bilaaval Guru Arjan Dev

ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥

Sun Maeree Manasaa Manai Maahi Sath Dhaekh Beechaar ||

Listen to me, people: behold, and consider this within your mind.

ਬਿਲਾਵਲੁ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੫

Raag Bilaaval Guru Arjan Dev

ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥

Sidhh Saadhhik Girehee Jogee Thaj Geae Ghar Baar ||1|| Rehaao ||

The Siddhas, the seekers, house-holders and Yogis have forsaken their homes and left. ||1||Pause||

ਬਿਲਾਵਲੁ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੫

Raag Bilaaval Guru Arjan Dev

ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥

Jaisaa Supanaa Rain Kaa Thaisaa Sansaar ||

This world is like a dream in the night.

ਬਿਲਾਵਲੁ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੬

Raag Bilaaval Guru Arjan Dev

ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥

Dhrisattimaan Sabh Binaseeai Kiaa Lagehi Gavaar ||2||

All that is seen shall perish. Why are you attached to it, you fool? ||2||

ਬਿਲਾਵਲੁ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੬

Raag Bilaaval Guru Arjan Dev

ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥

Kehaa S Bhaaee Meeth Hai Dhaekh Nain Pasaar ||

Where are your brothers and friends? Open your eyes and see!

ਬਿਲਾਵਲੁ (ਮਃ ੫) (੩੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੭

Raag Bilaaval Guru Arjan Dev

ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥

Eik Chaalae Eik Chaalasehi Sabh Apanee Vaar ||3||

Some have gone, and some will go; everyone must take his turn. ||3||

ਬਿਲਾਵਲੁ (ਮਃ ੫) (੩੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੭

Raag Bilaaval Guru Arjan Dev

ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥

Jin Pooraa Sathigur Saeviaa Sae Asathhir Har Dhuaar ||

Those who serve the Perfect True Guru, remain ever-stable at the Door of the Lord.

ਬਿਲਾਵਲੁ (ਮਃ ੫) (੩੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੭

Raag Bilaaval Guru Arjan Dev

ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥੪॥੧॥੩੧॥

Jan Naanak Har Kaa Dhaas Hai Raakh Paij Muraar ||4||1||31||

Servant Nanak is the Lord's slave; preserve his honor, O Lord, Destroyer of ego. ||4||1||31||

ਬਿਲਾਵਲੁ (ਮਃ ੫) (੩੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੮

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮

ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥

Lokan Keeaa Vaddiaaeaaa Baisanthar Paago ||

The glories of the world, I cast into the fire.

ਬਿਲਾਵਲੁ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੯

Raag Bilaaval Guru Arjan Dev

ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ ॥੧॥

Jio Milai Piaaraa Aapanaa Thae Bol Karaago ||1||

I chant those words, by which I may meet my Beloved. ||1||

ਬਿਲਾਵਲੁ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੯

Raag Bilaaval Guru Arjan Dev

ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥

Jo Prabh Jeeo Dhaeiaal Hoe Tho Bhagathee Laago ||

When God becomes Merciful, then He enjoins me to His devotional service.

ਬਿਲਾਵਲੁ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੦

Raag Bilaaval Guru Arjan Dev

ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹੁ ਤਿਆਗਉ ॥੧॥ ਰਹਾਉ ॥

Lapatt Rehiou Man Baasanaa Gur Mil Eih Thiaago ||1|| Rehaao ||

My mind clings to worldly desires; meeting with the Guru, I have renounced them. ||1||Pause||

ਬਿਲਾਵਲੁ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੦

Raag Bilaaval Guru Arjan Dev

ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ ॥

Karo Baenathee Ath Ghanee Eihu Jeeo Homaago ||

I pray with intense devotion, and offer this soul to Him.

ਬਿਲਾਵਲੁ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੧

Raag Bilaaval Guru Arjan Dev

ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥੨॥

Arathh Aan Sabh Vaariaa Pria Nimakh Sohaago ||2||

I would sacrifice all other riches, for a moment's union with my Beloved. ||2||

ਬਿਲਾਵਲੁ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੧

Raag Bilaaval Guru Arjan Dev

ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥

Panch Sang Gur Thae Shhuttae Dhokh Ar Raago ||

Through the Guru, I am rid of the five villains, as well as emotional love and hate.

ਬਿਲਾਵਲੁ (ਮਃ ੫) (੩੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੨

Raag Bilaaval Guru Arjan Dev

ਰਿਦੈ ਪ੍ਰਗਾਸੁ ਪ੍ਰਗਟ ਭਇਆ ਨਿਸਿ ਬਾਸੁਰ ਜਾਗਉ ॥੩॥

Ridhai Pragaas Pragatt Bhaeiaa Nis Baasur Jaago ||3||

My heart is illumined, and the Lord has become manifest; night and day, I remain awake and aware. ||3||

ਬਿਲਾਵਲੁ (ਮਃ ੫) (੩੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੨

Raag Bilaaval Guru Arjan Dev

ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥

Saran Sohaagan Aaeiaa Jis Masathak Bhaago ||

The blessed soul-bride seeks His Sanctuary; her destiny is recorded on her forehead.

ਬਿਲਾਵਲੁ (ਮਃ ੫) (੩੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੩

Raag Bilaaval Guru Arjan Dev

ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥੪॥੨॥੩੨॥

Kahu Naanak Thin Paaeiaa Than Man Seethalaago ||4||2||32||

Says Nanak, she obtains her Husband Lord; her body and mind are cooled and soothed. ||4||2||32||

ਬਿਲਾਵਲੁ (ਮਃ ੫) (੩੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੩

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੮

ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥

Laal Rang This Ko Lagaa Jis Kae Vaddabhaagaa ||

One is dyed in the color of the Lord's Love, by great good fortune.

ਬਿਲਾਵਲੁ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੪

Raag Bilaaval Guru Arjan Dev

ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥

Mailaa Kadhae N Hovee Neh Laagai Dhaagaa ||1||

This color is never muddied; no stain ever sticks to it. ||1||

ਬਿਲਾਵਲੁ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੫

Raag Bilaaval Guru Arjan Dev

ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥

Prabh Paaeiaa Sukhadhaaeaa Miliaa Sukh Bhaae ||

He finds God, the Giver of peace, with feelings of joy.

ਬਿਲਾਵਲੁ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੫

Raag Bilaaval Guru Arjan Dev

ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥੧॥ ਰਹਾਉ ॥

Sehaj Samaanaa Bheetharae Shhoddiaa Neh Jaae ||1|| Rehaao ||

The Celestial Lord blends into his soul, and he can never leave Him. ||1||Pause||

ਬਿਲਾਵਲੁ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੬

Raag Bilaaval Guru Arjan Dev

ਜਰਾ ਮਰਾ ਨਹ ਵਿਆਪਈ ਫਿਰਿ ਦੁਖੁ ਨ ਪਾਇਆ ॥

Jaraa Maraa Neh Viaapee Fir Dhookh N Paaeiaa ||

Old age and death cannot touch him, and he shall not suffer pain again.

ਬਿਲਾਵਲੁ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੬

Raag Bilaaval Guru Arjan Dev

ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥੨॥

Pee Anmrith Aaghaaniaa Gur Amar Karaaeiaa ||2||

Drinking in the Ambrosial Nectar, he is satisfied; the Guru makes him immortal. ||2||

ਬਿਲਾਵਲੁ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੭

Raag Bilaaval Guru Arjan Dev

ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥

So Jaanai Jin Chaakhiaa Har Naam Amolaa ||

He alone knows its taste, who tastes the Priceless Name of the Lord.

ਬਿਲਾਵਲੁ (ਮਃ ੫) (੩੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੭

Raag Bilaaval Guru Arjan Dev

ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥੩॥

Keemath Kehee N Jaaeeai Kiaa Kehi Mukh Bolaa ||3||

Its value cannot be estimated; what can I say with my mouth? ||3||

ਬਿਲਾਵਲੁ (ਮਃ ੫) (੩੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੮

Raag Bilaaval Guru Arjan Dev

ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ ॥

Safal Dharas Thaeraa Paarabreham Gun Nidhh Thaeree Baanee ||

Fruitful is the Blessed Vision of Your Darshan, O Supreme Lord God. The Word of Your Bani is the treasure of virtue.

ਬਿਲਾਵਲੁ (ਮਃ ੫) (੩੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੦੮ ਪੰ. ੧੮

Raag Bilaaval Guru Arjan Dev